

 Print Page

Sri Guru Granth Sahib

Displaying 459 of

ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥

Charan Kamal Sang Preeth Kalamal Paap Ttarae ||

In love with the Lord's Lotus Feet, corruption and sin depart.

ਆਸਾ (ਮਃ ੫) ਛੰਤ (੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧

Raag Asa Guru Arjan Dev

ਦੁਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥

Dhookh Bhookh Dhaaridhr Naathae Pragatt Mag Dhikhaaeiaa ||

Pain, hunger and poverty run away, and the path is clearly revealed.

ਆਸਾ (ਮਃ ੫) ਛੰਤ (੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧

Raag Asa Guru Arjan Dev

ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥

Mil Saadhhasangae Naam Rangae Man Lorreedhaa Paaeiaa ||

Joining the Saadh Sangat, the Company of the Holy, one is attuned to the Naam, and obtains the desires of the mind.

ਆਸਾ (ਮਃ ੫) ਛੰਤ (੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੨

Raag Asa Guru Arjan Dev

ਹਰਿ ਦੇਖਿ ਦਰਸਨੁ ਇਛੁ ਪੁੰਨੀ ਕੁਲ ਸੰਬੂਹਾ ਸਭਿ ਤਰੇ ॥

Har Dhaekh Dharasan Eishh Punnee Kul Sanboohaa Sabh Tharae ||

Beholding the Blessed Vision of the Lord's Darshan, desires are fulfilled; all one's family and relatives are saved.

ਆਸਾ (ਮਃ ੫) ਛੰਤ (੯) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੨

Raag Asa Guru Arjan Dev

ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥

Dhinas Rain Anandh Anadhin Simaranth Naanak Har Harae ||4||6||9||

Day and night, he is in bliss, night and day, remembering the Lord in meditation, O Nanak. ||4||6||9||

ਆਸਾ (ਮਃ ੫) ਛੰਤ (੯) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੩

Raag Asa Guru Arjan Dev

ਆਸਾ ਮਹਲਾ ੫ ਛੰਤ ਘਰੁ ੭

Aasaa Mehalaa 5 Shhanth Ghar 7

Aasaa, Fifth Mehl, Chhant, Seventh House:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯

ਸਲੋਕੁ ॥

Salok ||

Shalok:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

Subh Chintan Gobindh Raman Niramal Saadhhoo Sang ||

It is the most sublime contemplation, to speak of the Lord of the Universe in the pure Saadh Sangat, the Company of the Holy.

ਆਸਾ (ਮਃ ੫) ਛੰਤ (੧੦) ਸ. ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੫

Raag Asa Guru Arjan Dev

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥

Naanak Naam N Visaro Eik Gharree Kar Kirapaa Bhagavanth ||1||

O Nanak, never the Naam, even for a moment; bless me with Your Grace, Lord God! ||1||

ਆਸਾ (ਮਃ ੫) ਛੰਤ (੧੦) ਸ. ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੫

Raag Asa Guru Arjan Dev

ਛੰਤ ॥

Shhanth ||

Chhant:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯

ਭਿੰਨੀ ਰੈਨੜੀਐ ਚਾਮਕਨਿ ਤਾਰੇ ॥

Bhinnee Rainarreeai Chaamakan Tharaae ||

The night is wet with dew, and the stars twinkle in the heavens.

ਆਸਾ (ਮਃ ੫) ਛੰਤ (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੬

Raag Asa Guru Arjan Dev

ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥

Jaagehi Santh Janaa Maerae Raam Piaarae ||

The Saints remain wakeful; they are the Beloveds of my Lord.

ਆਸਾ (ਮਃ ੫) ਛੰਤ (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੬

Raag Asa Guru Arjan Dev

ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥

Raam Piaarae Sadhaa Jaagehi Naam Simarehi Anadhino ||

The Beloveds of the Lord remain ever wakeful, remembering the Naam, the Name of the Lord, day and night.

ਆਸਾ (ਮਃ ੫) ਛੰਤ (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੬

Raag Asa Guru Arjan Dev

ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥

Charan Kamal Dhhiaan Hiradhai Prabh Bisar Naahee Eik Khino ||

In their hearts, they meditate on the lotus feet of God; they do not forget Him, even for an instant.

ਆਸਾ (ਮਃ ੫) ਛੰਤ (੧੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੭

Raag Asa Guru Arjan Dev

ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥

Thaj Maan Mohu Bikaar Man Kaa Kalamalaa Dhukh Jaarae ||

They renounce their pride, emotional attachment and mental corruption, and burn away the pain of wickedness.

ਆਸਾ (ਮਃ ੫) ਛੰਤ (੧੦) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੭

Raag Asa Guru Arjan Dev

ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥

Binavanth Naanak Sadhaa Jaagehi Har Dhaas Santh Piaarae ||1||

Prays Nanak, the Saints, the beloved servants of the Lord, remain ever wakeful. ||1||

ਆਸਾ (ਮਃ ੫) ਛੰਤ (੧੦) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੮

Raag Asa Guru Arjan Dev

ਮੇਰੀ ਸੇਜੜੀਐ ਆਡੰਬਰੁ ਬਣਿਆ ॥

Maeree Saejarreeai Aaddanbar Baniaa ||

My bed is adorned in splendor.

ਆਸਾ (ਮਃ ੫) ਛੰਤ (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੯

Raag Asa Guru Arjan Dev

ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥

Man Anadh Bhaeiaa Prabh Aavath Suniaa ||

My mind is filled with bliss, since I heard that God is coming.

ਆਸਾ (ਮਃ ੫) ਛੰਤ (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੯

Raag Asa Guru Arjan Dev

ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥

Prabh Milae Suaamee Sukheh Gaamee Chaav Mangal Ras Bharae ||

Meeting God, the Lord and Master, I have entered the realm of peace; I am filled with joy and delight.

ਆਸਾ (ਮਃ ੫) ਛੰਤ (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੯

Raag Asa Guru Arjan Dev

ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥

Ang Sang Laagae Dhookh Bhaagae Praan Man Than Sabh Harae ||

He is joined to me, in my very fiber; my sorrows have departed, and my body, mind and soul are all rejuvenated.

ਆਸਾ (ਮਃ ੫) ਛੰਤ (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੦

Raag Asa Guru Arjan Dev

ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥

Man Eishh Paaee Prabh Dhhiaaee Sanjog Saahaa Subh Ganiaa ||

I have obtained the fruits of my mind's desires, meditating on God; the day of my wedding is auspicious.

ਆਸਾ (ਮਃ ੫) ਛੰਤ (੧੦) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੦

Raag Asa Guru Arjan Dev

ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥

Binavanth Naanak Milae Sreedhhar Sagal Aanandh Ras Baniaa ||2||

Prays Nanak, when I meet the Lord of excellence, I came to experience all pleasure and bliss. ||2||

ਆਸਾ (ਮਃ ੫) ਛੰਤ (੧੦) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੧

Raag Asa Guru Arjan Dev

ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥

Mil Sakheaaa Pushhehi Kahu Kanth Neesaanee ||

I meet with my companions and say, ""Show me the insignia of my Husband Lord.""

ਆਸਾ (ਮਃ ੫) ਛੰਤ (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੨

Raag Asa Guru Arjan Dev

ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥

Ras Praem Bharee Kashh Bol N Jaanee ||

I am filled with the sublime essence of His Love, and I do not know how to say anything.

ਆਸਾ (ਮਃ ੫) ਛੰਤ (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੨

Raag Asa Guru Arjan Dev

ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥

Gun Goorr Gupath Apaar Karathae Nigam Anth N Paavehae ||

The Glorious Virtues of the Creator are profound, mysterious and infinite; even the Vedas cannot find His limits.

ਆਸਾ (ਮਃ ੫) ਛੰਤ (੧੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੨

Raag Asa Guru Arjan Dev

ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥

Bhagath Bhaae Dhhiaae Suaamee Sadhaa Har Gun Gaavehae ||

With loving devotion, I meditate on the Lord Master, and sing the Glorious Praises of the Lord forever.

ਆਸਾ (ਮਃ ੫) ਛੰਤ (੧੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੩

Raag Asa Guru Arjan Dev

ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥

Sagal Gun Sugiaan Pooran Aapanae Prabh Bhaanee ||

Filled with all virtues and spiritual wisdom, I have become pleasing to my God.

ਆਸਾ (ਮਃ ੫) ਛੰਤ (੧੦) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੩

Raag Asa Guru Arjan Dev

ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥

Binavanth Naanak Rang Raathee Praem Sehaj Samaanee ||3||

Prays Nanak, imbued with the color of the Lord's Love, I am imperceptibly absorbed into Him. ||3||

ਆਸਾ (ਮਃ ੫) ਛੰਤ (੧੦) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੪

Raag Asa Guru Arjan Dev

ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥

Sukh Sohilarrae Har Gaavan Laagae ||

When I began to sing the songs of rejoicing to the Lord,

ਆਸਾ (ਮਃ ੫) ਛੰਤ (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੪

Raag Asa Guru Arjan Dev

ਸਾਜਨ ਸਰਸਿਅਤੇ ਦੁਖ ਦੁਸਮਨ ਭਾਗੇ ॥

Saajan Sarasiarrae Dhukh Dhusaman Bhaagae ||

My friends became glad, and my troubles and enemies departed.

ਆਸਾ (ਮਃ ੫) ਛੰਤ (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੫

Raag Asa Guru Arjan Dev

ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥

Sukh Sehaj Sarasae Har Naam Rehasae Prabh Aap Kirapaa Dhhaareeaa ||

My peace and happiness increased; I rejoiced in the Naam, the Name of the Lord, and God Himself blessed me with His mercy.

ਆਸਾ (ਮਃ ੫) ਛੰਤ (੧੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੫

Raag Asa Guru Arjan Dev

ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥

Har Charan Laagae Sadhaa Jaagae Milae Prabh Banavaareeaa ||

I have grasped the Lord's feet, and remaining ever wakeful, I have met the Lord, the Creator.

ਆਸਾ (ਮਃ ੫) ਛੰਤ (੧੦) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੬

Raag Asa Guru Arjan Dev

ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥

Subh Dhivas Aaeae Sehaj Paaeae Sagal Nidhh Prabh Paagae ||

The appointed day came, and I attained peace and poise; all treasures are in the feet of God.

ਆਸਾ (ਮਃ ੫) ਛੰਤ (੧੦) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੬

Raag Asa Guru Arjan Dev

ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥

Binavanth Naanak Saran Suaamee Sadhaa Har Jan Thaagae ||4||1||10||

Prays Nanak, the Lord's humble servants always seek the Sanctuary of the Lord and Master. ||4||1||10||

ਆਸਾ (ਮਃ ੫) ਛੰਤ (੧੦) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੭

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯

ਉਠਿ ਵੰਞੁ ਵਟਾਉੜਿਆ ਤੈ ਕਿਆ ਚਿਰੁ ਲਾਇਆ ॥

Outh Vannj Vattaaoorriaa Thai Kiaa Chir Laaeiaa ||

Rise up and go forth, O traveller; why do you delay?

ਆਸਾ (ਮਃ ੫) ਛੰਤ (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੮

Raag Asa Guru Arjan Dev

ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥

Muhalath Punnarreeaa Kith Koorr Lobhaaeiaa ||

Your allotted time is now complete - why are you engrossed in falsehood?

ਆਸਾ (ਮਃ ੫) ਛੰਤ (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੮

Raag Asa Guru Arjan Dev

ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥

Koorrae Lubhaaeiaa Dhhohu Maaeiaa Karehi Paap Amithiaa ||

You desire that which is false; deceived by Maya, you commit innumerable sins.

ਆਸਾ (ਮਃ ੫) ਛੰਤ (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੯

Raag Asa Guru Arjan Dev

ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥

Than Bhasam Dtaeree Jamehi Haeree Kaal Bapurrai Jithiaa ॥

Your body shall become a pile of dust; the Messenger of Death has spotted you, and will conquer you.

ਆਸਾ (ਮਃ ੫) ਛੰਤ (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੫੯ ਪੰ. ੧੯

Raag Asa Guru Arjan Dev